

ਦਫਤਰ ਡਾਇਰੈਕਟਰ ਸਿੱਖਿਆ ਵਿਭਾਗ(ਸੈਸਿ)ਪੰਜਾਬ, ਐਸ.ਏ.ਐਸ ਨਗਰ
ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਜ਼-8 ਐਸ ਏ ਐਸ ਨਗਰ
(ਐਨ.ਪੀ.ਐਸ ਸਾਖਾ)

ਵੱਲ,

ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ / ਐ:ਸਿੱ), ਪੰਜਾਬ।
ਸਮੂਹ ਬੀ.ਪੀ.ਈ.ਓ.,ਪੰਜਾਬ।
ਸਮੂਹ ਸਕੂਲ ਮੁੱਖੀ,ਪੰਜਾਬ।
(ਵੈਬਸਾਈਟ ਰਾਹੀਂ)

ਮੀਮੋ ਨੰ. 5/2-2020 ਐਨ.ਪੀ.ਐਸ (1)/202188575
ਮਿਤੀ- ਐਸ ਏ ਐਸ ਨਗਰ- 12-03-2021

ਵਿਸਾ- ਐਨ.ਪੀ.ਐਸ ਸਕੀਮ ਅਧੀਨ ਆਉਂਦੇ ਕਰਮਚਾਰੀਆਂ ਦੀ ਤਨਖਾਹ ਵਿੱਚੋਂ 10% ਐਨ.ਪੀ.ਐਸ ਕਟੌਤੀ ਦੀ ਸੈਕਸ਼ਨ 80CCD(1B) ਤਹਿਤ ਛੋਟ ਸਬੰਧੀ।

ਉਪਰੋਕਤ ਵਿਸ਼ੇ ਸਬੰਧੀ ਐਨ.ਪੀ.ਐਸ.ਸਕੀਮ ਅਧੀਨ ਆਉਂਦੇ ਕਰਮਚਾਰੀਆਂ ਦੀ ਤਨਖਾਹ ਵਿੱਚੋਂ 10% ਐਨ.ਪੀ.ਐਸ. ਕਟੌਤੀ ਦੀ ਇਨਕਮ ਟੈਕਸ ਅਧੀਨ ਪ੍ਰਾਪਤ ਹੋਣ ਵਾਲੀ ਛੋਟ ਸਬੰਧੀ ਹੇਠ ਲਿਖੇ ਅਨੁਸਾਰ ਸਪਸ਼ਟ ਕੀਤਾ ਜਾਂਦਾ ਹੈ-

ਕੇਸ ਨੰ. 1 ਕਰਮਚਾਰੀ ਜਿਨ੍ਹਾਂ ਦੀ 10% ਐਨ.ਪੀ.ਐਸ. ਦੀ ਕਟੌਤੀ ਤੋਂ ਬਿਨਾਂ ਹੀ 1,50,000/- ਰੁਪਏ ਦੀ ਸੇਵਿੰਗ/ਇਨਵੈਸਟਮੈਂਟ ਹੋਵੇ ਉਹ ਤਨਖਾਹ ਵਿੱਚੋਂ ਕੀਤੀ 10% ਐਨ.ਪੀ.ਐਸ ਦੀ ਕਟੌਤੀ ਨੂੰ ਇਨਕਮ ਟੈਕਸ ਦੀ ਧਾਰਾ 80CCD(1B) ਤਹਿਤ 50,000/- ਰੁਪਏ ਤੱਕ ਛੋਟ ਲੈ ਸਕਦਾ ਹੈ।

ਉਦਾਹਰਣ- ਕਰਮਚਾਰੀ ਦੁਆਰਾ ਐਲ.ਆਈ.ਸੀ, ਟਿਊਸ਼ਨ ਫੀਸ, ਰੀਪੇਮੈਂਟ ਆਫ ਹਾਊਸ ਲੋਨ ਵਿੱਚ ਸੇਵਿੰਗ/ਇਨਵੈਸਟਮੈਂਟ 1,80,000/- ਰੁਪਏ ਹੈ ਅਤੇ ਤਨਖਾਹ ਵਿੱਚੋਂ 10% ਐਨ.ਪੀ.ਐਸ ਦੀ ਕਟੌਤੀ 60,000/- ਰੁਪਏ ਹੈ ਤਾਂ ਉਹ ਧਾਰਾ 80(C) ਅਧੀਨ 1,50,000/- ਰੁਪਏ ਅਤੇ 80CCD(1B) ਅਧੀਨ 50,000/- ਰੁਪਏ ਕੁੱਲ 2,00,000/- ਰੁਪਏ ਤੱਕ ਦੀ ਛੋਟ ਲੈ ਸਕਦਾ ਹੈ।

ਕੇਸ ਨੰ. 2 ਕਰਮਚਾਰੀ ਜਿਨ੍ਹਾਂ ਦੀ ਸੇਵਿੰਗ/ਇਨਵੈਸਟਮੈਂਟ 1,50,000/- ਰੁਪਏ ਤੋਂ ਘੱਟ ਹੋਵੇ ਪਰੰਤੂ 10% ਐਨ.ਪੀ.ਐਸ. ਦੀ ਤਨਖਾਹ ਵਿੱਚੋਂ ਕਟੌਤੀ 50,000/- ਤੋਂ ਵੱਧ ਹੋਵੇ ਤਾਂ ਕਰਮਚਾਰੀ 80CCD(1) ਅਤੇ 80CCD(1B) ਦੋਨੋਂ ਸੈਕਸ਼ਨਾਂ ਤਹਿਤ ਇਨਕਮ ਟੈਕਸ ਦੀ ਛੋਟ ਲੈ ਸਕਦਾ ਹੈ।

ਉਦਾਹਰਣ- ਕਰਮਚਾਰੀ ਦੁਆਰਾ ਐਲ.ਆਈ.ਸੀ, ਟਿਊਸ਼ਨ ਫੀਸ, ਰੀਪੇਮੈਂਟ ਆਫ ਹਾਊਸ ਲੋਨ ਵਿੱਚ ਸੇਵਿੰਗ/ਇਨਵੈਸਟਮੈਂਟ 1,20,000/- ਰੁਪਏ ਹੈ ਅਤੇ ਤਨਖਾਹ ਵਿੱਚੋਂ 10% ਐਨ.ਪੀ.ਐਸ ਦੀ ਕਟੌਤੀ 90,000/- ਰੁਪਏ ਹੈ ਤਾਂ ਉਹ ਧਾਰਾ 80(C) ਅਧੀਨ 1,20,000/- ਰੁਪਏ, 80CCD(1) ਅਧੀਨ 30,000/- ਰੁਪਏ ਅਤੇ 80CCD(1B) ਅਧੀਨ 50,000/- ਰੁਪਏ ਕੁੱਲ 2,00,000/- ਰੁਪਏ ਤੱਕ ਦੀ ਛੋਟ ਲੈ ਸਕਦਾ ਹੈ।

ਨੋਡਲ ਅਫਸਰ (ਐਨ.ਪੀ.ਐਸ.)